

 Print Page

Sri Guru Granth Sahib

Displaying 316 of

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥

Har Andharalaa Paap Panchaa No Oughaa Kar Vaekhaaliaa ||

The Lord has exposed the penitent's secret sin to the elders.

ਗਉੜੀ ਵਾਰਾ (ਮਃ ੪) (੩੦) ਸ. (੪) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧

Raag Gauri Guru Ram Das

ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ
ਹਤਿਆਰਿਆ ॥

Dharam Raae Jamakankaraa No Aakh Shhaddiaa Eaes Thapae No Thithhai Kharr Paaeihu Jithhai
Mehaa Mehaan Hathiaariaa ||

The Righteous Judge of Dharma said to the Messenger of Death, ""Take this penitent and put him with
the worst of the worst murderers.""

ਗਉੜੀ ਵਾਰਾ (ਮਃ ੪) (੩੦) ਸ. (੪) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧

Raag Gauri Guru Ram Das

ਫਿਰਿ ਏਸੁ ਤਪੇ ਚੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥

Fir Eaes Thapae Dhai Muhi Koe Lagahu Naahee Eaehu Sathigur Hai Fittakaariaa ||

No one is to look at the face of this penitent again. He has been cursed by the True Guru.

ਗਉੜੀ ਵਾਰਾ (ਮਃ ੪) (੩੦) ਸ. (੪) ੧:੧੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੨

Raag Gauri Guru Ram Das

ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥

Har Kai Dhar Varathiaa S Naanak Aakh Sunaaeiaa ||

Nanak speaks and reveals what has taken place in the Court of the Lord.

ਗਉੜੀ ਵਾਰਾ (ਮਃ ੪) (੩੦) ਸ. (੪) ੧:੧੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੩

Raag Gauri Guru Ram Das

ਸੋ ਬੂਝੈ ਜੁ ਦਯਿ ਸਵਾਰਿਆ ॥੧॥

So Boojhai J Dhay Savaariaa ||1||

He alone understands, who is blessed and adorned by the Lord. ||1||

ਗਉੜੀ ਵਾਰਾ (ਮਃ ੪) (੩੦) ਸ. (੪) ੧:੧੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੩

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੬

ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥

Har Bhagathaana Har Aaraadhhaiaa Har Kee Vaddiaaee ||

The devotees of the Lord worship and adore the Lord, and the glorious greatness of the Lord.

ਗਉੜੀ ਵਾਰਾ (ਮਃ ੪) (੩੦) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੪

Raag Gauri Guru Ram Das

ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥

Har Keerathan Bhagath Nith Gaanvadhhae Har Naam Sukhadhaaee ||

The Lord's devotees continually sing the Kirtan of His Praises; the Name of the Lord is the Giver of peace.

ਗਉੜੀ ਵਾਰਾ (ਮਃ ੪) (੩੦) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੪

Raag Gauri Guru Ram Das

ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥

Har Bhagathaana No Nith Naavai Dhee Vaddiaaee Bakhaseean Nith Charrai Savaaee ||

The Lord ever bestows upon His devotees the glorious greatness of His Name, which increases day by day.

ਗਉੜੀ ਵਾਰਾ (ਮਃ ੪) (੩੦) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੫

Raag Gauri Guru Ram Das

ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥

Har Bhagathaana No Thhir Gharee Behaalian Apanee Paij Rakhaaee ||

The Lord inspires His devotees to sit, steady and stable, in the home of their inner being. He preserves their honor.

ਗਉੜੀ ਵਾਰਾ (ਮਃ ੪) (੩੦) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੬

Raag Gauri Guru Ram Das

ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥

Nindhakaan Paasahu Har Laekhaa Mangasee Bahu Dhaee Sajaaee ||

The Lord summons the slanderers to answer for their accounts, and He punishes them severely.

ਗਉੜੀ ਵਾਰਾ (ਮਃ ੪) (੩੦) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੬

Raag Gauri Guru Ram Das

ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥

Jaehaa Nindhak Apanai Jeee Kamaavadhae Thaeho Fal Paaee ||

As the slanderers think of acting, so are the fruits they obtain.

ਗਉੜੀ ਵਾਰਾ (ਮਃ ੪) (੩੦) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੭

Raag Gauri Guru Ram Das

ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥

Andhar Kamaanaa Sarapar Ougharraai Bhaavai Koe Behi Dhharathee Vich Kamaaee ||

Actions done in secrecy are sure to come to light, even if one does it underground.

ਗਉੜੀ ਵਾਰਾ (ਮਃ ੪) (੩੦) ਸ. (੪) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੭

Raag Gauri Guru Ram Das

ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥

Jan Naanak Dhaekh Vigasiasa Har Kee Vaddiaaee ||2||

Servant Nanak blossoms forth in joy, beholding the glorious greatness of the Lord. ||2||

ਗਉੜੀ ਵਾਰਾ (ਮਃ ੪) (੩੦) ਸ. (੪) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੮

Raag Gauri Guru Ram Das

ਪਉੜੀ ਮਃ ੫ ॥

Pourree Ma 5 ||

Pauree, Fifth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੬

ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥

Bhagath Janaan Kaa Raakhaa Har Aap Hai Kiaa Paapee Kareeai ||

The Lord Himself is the Protector of His devotees; what can the sinner do to them?

ਗਉੜੀ ਵਾਰਾ (ਮਃ ੪) (੫) ੩੦:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੯

Raag Gauri Guru Arjan Dev

ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥

Gumaan Karehi Moor Gumaaneeaa Vis Khaadhhee Mareeai ||

The proud fool acts in pride, and eating his own poison, he dies.

ਗਉੜੀ ਵਾਰਾ (ਮਃ ੪) (੫) ੩੦:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੯

Raag Gauri Guru Arjan Dev

ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥

Aae Lagae Nee Dhih Thhorraae Jio Pakaa Khaeth Luneai ||

His few days have come to an end, and he is cut down like the crop at harvest.

ਗਉੜੀ ਵਾਰਾ (ਮਃ ੪) (੫) ੩੦:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੦

Raag Gauri Guru Arjan Dev

ਜੇਹੇ ਕਰਮ ਕਮਾਵਦੇ ਤੇਵੇਹੇ ਭਣੀਐ ॥

Jaehae Karam Kamaavadae Thaevaeho Bhaneeai ||

According to one's actions, so is one spoken of.

ਗਉੜੀ ਵਾਰਾ (ਮਃ ੪) (੫) ੩੦:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੦

Raag Gauri Guru Arjan Dev

ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥

Jan Naanak Kaa Khasam Vaddaa Hai Sabhanaa Dhaa Dhhaneeai ||30||

Glorious and great is the Lord and Master of servant Nanak; He is the Master of all. ||30||

ਗਉੜੀ ਵਾਰਾ (ਮਃ ੪) (੫) ੩੦:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੦

Raag Gauri Guru Arjan Dev

ਸਲੋਕ ਮਃ ੪ ॥

Salok Ma 4 ॥

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੬

ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥

Manamukh Moolahu Bhuliaa Vich Lab Lobh Ahankaar ॥

The self-willed manmukhs forget the Primal Lord, the Source of all; they are caught in greed and egotism.

ਗਉੜੀ ਵਾਰਾ (ਮਃ ੪) (੩੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੧

Raag Gauri Guru Ram Das

ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥

Jhagarraa Karadhiaa Anadhin Gudharai Sabadh N Karehi Veechaar ॥

They pass their nights and days in conflict and struggle; they do not contemplate the Word of the Shabad.

ਗਉੜੀ ਵਾਰਾ (ਮਃ ੪) (੩੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੨

Raag Gauri Guru Ram Das

ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥

Sudhh Math Karathai Sabh Hir Lee Bolan Sabh Vikaar ॥

The Creator has taken away all their understanding and purity; all their speech is evil and corrupt.

ਗਉੜੀ ਵਾਰਾ (ਮਃ ੪) (੩੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੨

Raag Gauri Guru Ram Das

ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾਰੁ ॥

Dhithai Kithai N Santhokheeahi Anthar Thisanaa Bahu Agiaan Andhhyaar ॥

No matter what they are given, they are not satisfied; within their hearts there is great desire, ignorance and darkness.

ਗਉੜੀ ਵਾਰਾ (ਮਃ ੪) (੩੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੩

Raag Gauri Guru Ram Das

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥

Naanak Manamukhaa Naalo Thuttee Bhalee Jin Maaeiaa Moh Piaar ||1||

O Nanak, it is good to break away from the self-willed manmukhs, who have love and attachment to Maya. ||1||

ਗਉੜੀ ਵਾਰਾ (ਮਃ ੪) (੩੧) ਸ. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੩

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੬

ਜਿਨਾ ਅੰਦਰਿ ਦੁਜਾ ਭਾਉ ਹੈ ਤਿਨਾ ਗੁਰਮੁਖਿ ਪ੍ਰੀਤਿ ਨ ਹੋਇ ॥

Jinaa Andhar Dhoojaa Bhao Hai Thinhai Guramukh Preeth N Hoe ||

Those whose hearts are filled with the love of duality, do not love the Gurmukhs.

ਗਉੜੀ ਵਾਰਾ (ਮਃ ੪) (੩੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੪

Raag Gauri Guru Ram Das

ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥

Ouhu Aavai Jaae Bhavaaeai Supanai Sukh N Koe ||

They come and go, and wander in reincarnation; even in their dreams, they find no peace.

ਗਉੜੀ ਵਾਰਾ (ਮਃ ੪) (੩੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੫

Raag Gauri Guru Ram Das

ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥

Koorr Kamaavai Koorr Oucharai Koorr Lagiaa Koorr Hoe ||

They practice falsehood and they speak falsehood; attached to falsehood, they become false.

ਗਉੜੀ ਵਾਰਾ (ਮਃ ੪) (੩੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੫

Raag Gauri Guru Ram Das

ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥

Maaeiaa Mohu Sabh Dhukh Hai Dhukh Binasai Dhukh Roe ||

The love of Maya is total pain; in pain they perish, and in pain they cry out.

ਗਉੜੀ ਵਾਰਾ (ਮਃ ੪) (੩੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੬

Raag Gauri Guru Ram Das

ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥

Naanak Dhhaath Livai Jorr N Aavee Jae Lochai Sabh Koe ||

O Nanak, there can be no union between the love of worldliness and the love of the Lord, no matter how much everyone may desire it.

ਗਉੜੀ ਵਾਰਾ (ਮਃ ੪) (੩੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੬
Raag Gauri Guru Ram Das

ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥

Jin Ko Pothai Punn Paeiaa Thinaa Gur Sabadhee Sukh Hoe ||2||

Those who have the treasure of virtuous deeds find peace through the Word of the Guru's Shabad. ||2||

ਗਉੜੀ ਵਾਰਾ (ਮਃ ੪) (੩੧) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੭
Raag Gauri Guru Ram Das

ਪਉੜੀ ਮਃ ੫ ॥

Pourree Ma 5 ||

Pauree, Fifth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੬

ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥

Naanak Veechaarehi Santh Mun Janaan Chaar Vaedh Kehandhae ||

O Nanak, the Saints and the silent sages think, and the four Vedas proclaim,

ਗਉੜੀ ਵਾਰਾ (ਮਃ ੪) (੫) ੩੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੭
Raag Gauri Guru Arjan Dev

ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

Bhagath Mukhai Thae Boladhae Sae Vachan Hovandhae ||

That whatever the Lord's devotees speak comes to pass.

ਗਉੜੀ ਵਾਰਾ (ਮਃ ੪) (੫) ੩੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੮
Raag Gauri Guru Arjan Dev

ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥

Paragatt Paahaarai Jaapadhae Sabh Lok Sunandhae ||

He is revealed in His cosmic workshop; all people hear of it.

ਗਉੜੀ ਵਾਰਾ (ਮਃ ੪) (੫) ੩੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੯
Raag Gauri Guru Arjan Dev

ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥

Sukh N Paaein Mugadhh Nar Santh Naal Khehandhae ||

The foolish people, who fight with the Saints, find no peace.

ਗਉੜੀ ਵਾਰਾ (ਮਃ ੪) (੫) ੩੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੯
Raag Gauri Guru Arjan Dev

ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜਦੇ ॥

Oue Lochan Ounaa Gunaa No Oue Ahankaar Sarrandhae ||

The Saints seek to bless them with virtue, but they are burning with egotism.

ਗਉੜੀ ਵਾਰਾ (ਮਃ ੪) (੫) ੩੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੯

Raag Gauri Guru Arjan Dev

ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥

Oue Vaechaarae Kiaa Karehi Jaan Bhaag Dhhur Mandhae ||

What can those wretched ones do? Their evil destiny was pre-ordained.

ਗਉੜੀ ਵਾਰਾ (ਮਃ ੪) (੫) ੩੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੬ ਪੰ. ੧੯

Raag Gauri Guru Arjan Dev